



# ਨੀਤੀ - ਫੂਡ ਸ਼ੇਅਰਿੰਗ ਈਪਿੰਗ ਪ੍ਰਾਇਮਰੀ ਸਕੂਲ ਦਾ

## ਉਦੇਸ਼

ਟੀ0 ਇਹ ਯਕੀਨੀ ਬਣਾਉਣ ਕਿ ਸਾਡੇ ਸਕੂਲ ਵਿੱਚ ਭੋਜਨ ਖਾਣ ਲਈ ਸੁਰੱਖਿਅਤ ਹੈ ਅਤੇ ਜਿਹੜੇ ਵਿਦਿਆਰਥੀ ਹੈ, ਜੋ ਕਿ ਜੀਵਨ ਨੂੰ ਧਮਕੀ ਐਲਰਜੀ ਅਤੇ ਹੋਰ ਸਿਹਤ ਦਾ ਸ਼ਿਕਾਰ ਸੁਰੱਖਿਅਤ ਹਨ, ਜੋ ਕਿ. ਵਿਦਿਆਰਥੀ ਸਕੂਲ ਦੇ ਪੂਰੇ ਦਿਨ ਦੌਰਾਨ ਨਿਯਮਿਤ ਤੌਰ 'ਤੇ ਖਾਂਦੇ ਹਨ, ਪਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਖਾਣੇ ਦਾ ਸਹੀ managedੰਗ ਨਾਲ ਪ੍ਰਬੰਧਨ ਕਰਨ ਦੀ ਲੋੜ ਹੁੰਦੀ ਹੈ.

## ਨੀਤੀ

### ਲਾਗੂ ਕਰਨਾ:

- ਸਾਡੇ ਸਕੂਲ ਦੇ ਵਿਦਿਆਰਥੀ ਆਮ ਤੌਰ 'ਤੇ ਛੁੱਟੀ, ਲਈ ਭੋਜਨ ਲਿਆਉਂਦੇ ਹਨਭੋਜਨ ਲਿਆਉਂਦੇ ਹਨ ਦੁਪਹਿਰ ਦੇ ਖਾਣੇ ਲਈ(ਜਾਂ ਦੁਪਹਿਰ ਦੇ ਖਾਣੇ ਦਾ ਆਰਡਰ ਖਰੀਦਦੇ ਹਨ).
- ਇਸ ਤੋਂ ਇਲਾਵਾ, ਵਿਦਿਆਰਥੀ ਕਲਾਸਾਂ ਦੇ ਦੌਰਾਨ ਦਿਮਾਗੀ ਭੋਜਨ (ਤਾਜ਼ੇ ਫਲ ਜਾਂ ਸਬਜ਼ੀਆਂ, ਅਤੇ ਪਾਣੀ ਪੀਣ ਦੇ ਯੋਗ ਹੁੰਦੇ ਹਨ. ਵਿਦਿਆਰਥੀਆਂ ਨੂੰ ਕਲਾਸ ਦੇ ਸਮੇਂ ਦੌਰਾਨ ਦਿਮਾਗ ਰਹਿਤ ਭੋਜਨ ਖਾਣ ਦੀ ਆਗਿਆ ਨਹੀਂ ਹੁੰਦੀ.
- ਮਾਪਿਆਂ ਨੂੰ ਦਫਤਰ ਅਤੇ ਕਲਾਸਰੂਮ ਅਧਿਆਪਕ ਨੂੰ ਕਿਸੇ ਵੀ ਐਲਰਜੀ ਬਾਰੇ ਸੂਚਿਤ ਕਰਨ ਅਤੇ ਸੰਪੂਰਨ ਸੰਬੰਧਤ ਕਾਗਜ਼ੀ ਕਾਰਵਾਈ.
- ਵਿਦਿਆਰਥੀਆਂ ਨੂੰ ਨਿਰਧਾਰਤ ਖਾਣੇ ਦੇ ਸਮੇਂ ਦੌਰਾਨ ਕਲਾਸਰੂਮ ਵਿੱਚ ਸਵੇਰ ਦੀ ਚਾਹ ਅਤੇ ਦੁਪਹਿਰ ਦਾ ਖਾਣਾ ਖਾਣਾ ਚਾਹੀਦਾ ਹੈ.
- ਮਾਪਿਆਂ ਨੂੰ ਉਸ ਗ੍ਰੈਡ ਦੇ ਵਿਦਿਆਰਥੀਆਂ ਦੀ ਕਿਸੇ ਖਾਸ ਭੋਜਨ ਐਲਰਜੀ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਜਿੱਥੇ ਸੰਭਵ ਹੋਵੇ (ਜਿਵੇਂ ਕਿ ਅਖਰੇਟ)ਉਸ ਕਿਸਮ ਦੇ ਭੋਜਨ ਪ੍ਰਦਾਨ ਕਰਨ ਤੋਂ ਨਿਰਾਸ਼ ਹੋ ਜਾਣਗੇ.
- ਵਿਦਿਆਰਥੀPE ਕਲਾਸ ਦੇ ਦੌਰਾਨ ਖਾਣ ਲਈ, ਅਤੇ ਨੂੰ ਵਰਤਣ ਚਿਊਇੰਗ ਦੀ ਆਗਿਆ ਨਹੀਂ ਕਰ ਰਹੇ ਹਨ ਦੀ ਇਜਾਜ਼ਤ ਨਹੀਂ ਕਰ ਰਹੇ ਹਨ.
- ਕਿਸੇ ਵੀ ਕਾਰਨ ਕਰਕੇ, ਵਿਦਿਆਰਥੀ ਕਲਾਸ ਵਿੱਚ ਆਪਣੇ ਭੋਜਨ ਖਾਣ ਨੂੰ ਖਤਮ ਨਾ ਕਰੇ, ਜੇ, ਉਹ staffroom ਬਾਹਰ ਇੱਕ ਮਨੋਨੀਤ ਖੇਤਰ ਵਿੱਚ ਖਾਣ ਨੂੰ ਖਤਮ ਜ ਲੈਣ ਦੀ ਲੋੜ ਹੁੰਦੀ ਹੈ ਅਧੁਰਾ ਭੋਜਨ
- ਘਰ।ਵਿਦਿਆਰਥੀਆਂ ਨੂੰ ਛੁੱਟੀ ਜਾਂ ਦੁਪਹਿਰ ਦੇ ਖਾਣੇ ਦੇ ਸਮੇਂ ਭੋਜਨ ਖਾ ਕੇ ਸਕੂਲ ਦੇ ਦੁਆਲੇ ਭਟਕਣ ਦੀ ਇਜਾਜ਼ਤ ਨਹੀਂ ਹੈ।
- ਸਕੂਲ ਵਿੱਚ ਭਟਕਦੇ ਅਤੇ ਭੋਜਨ ਖਾਂਦੇ ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਪ੍ਰਬੰਧਿਤ ਕੀਤਾ ਜਾਵੇਗਾ nt ਸਕੂਲ ਦੇ ਆਚਾਰ ਸੰਹਿਤਾ ਦੇ ਨਾਲ.
- ਹਰ ਕਲਾਸਰੂਮ ਵਿੱਚ ਕੂੜੇ ਦੇ insੇਰ ਲਗਾਏ ਜਾਣਗੇ।
- ਐਨਾਫਾਈਲੈਕਸਿਸ, ਐਲਰਜੀ, ਡਾਇਬਟੀਜ਼ ਆਦਿ ਨਾਲ ਜੁੜੇ ਮੁੱਦਿਆਂ ਦੇ ਕਾਰਨ, ਵਿਦਿਆਰਥੀ ਹਨ:
  - ਅਦਲਾ -ਬਦਲੀ ਜਾਂ ਸਾਂਝਾ
  - ਦੂਜੇ ਪਰਿਵਾਰਾਂ ਦੇ ਨਾਲ ਭੋਜਨ ਦੀਨਾ ਕਰਨਾ
  - ਸਕੂਲ ਦੀ ਲੀਡਰਸ਼ਿਪ ਦੀ ਪ੍ਰਵਾਨਗੀ ਅਤੇ ਮਾਪਿਆਂ ਤੋਂ ਬਿਨਾਂ ਸਕੂਲ/ਅਧਿਆਪਕ ਦੁਆਰਾ ਭੋਜਨ/ਲੇਲੀ ਮੁਹੱਈਆ ਨਹੀਂ ਕਰਵਾਉਣਾ. /ਸਰਪ੍ਰਸਤ ਨੂੰ ਘਟਨਾ ਤੋਂ ਪਹਿਲਾਂ ਸੂਚਿਤ ਕੀਤਾ ਜਾਂਦਾ ਹੈ
- ਸਕੂਲ ਦੇ ਪਾਠਕ੍ਰਮ ਵਿੱਚ ਸਿਹਤਮੰਦ ਭੋਜਨ, ਕਸਰਤ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਦੇ ਲਾਭ ਸ਼ਾਮਲ ਹੋਣਗੇ.
- ਸਕੂਲ ਦੀਆਂ ਸਾਰੀਆਂ ਗਤੀਵਿਧੀਆਂ, ਸੈਰ -ਸਪਾਟੇ ਅਤੇ ਕੈਂਪ ਆਦਿ ਵਿੱਚ ਮਾਪਿਆਂ ਨੂੰ ਭੋਜਨ ਮੇਨੂ ਬਾਰੇ ਵਿਸਤ੍ਰਿਤ ਜਾਣਕਾਰੀ ਸ਼ਾਮਲ ਹੋਵੇਗੀ.
- ਪੂਰੇ ਸਾਲ ਦੌਰਾਨ, ਅਜਿਹੇ ਮੌਕੇ ਹੋਣਗੇ ਜਦੋਂ ਵਿਦਿਆਰਥੀ ਸਾਂਝੇ ਭੋਜਨ ਅਨੁਭਵਾਂ ਵਿੱਚ ਸ਼ਾਮਲ ਹੋਣਗੇ. ਇਹ ਗਤੀਵਿਧੀਆਂ ਪਾਠਕ੍ਰਮ ਗਤੀਵਿਧੀਆਂ ਹਨ. ਭੋਜਨ ਸੰਬੰਧੀ ਪਾਠਕ੍ਰਮ ਦੀਆਂ ਗਤੀਵਿਧੀਆਂ ਨੂੰ ਵਿਸਤ੍ਰਿਤ ਜੇਖਮ ਮੁਲਾਂਕਣ ਯੋਜਨਾ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਸਕੂਲ ਲੀਡਰਸ਼ਿਪ ਟੀਮ ਨੂੰ ਪੇਸ਼ ਕੀਤੀ ਜਾਂਦੀ ਹੈ.
- ਅਸੀਂ ਜਨਮਦਿਨ, ਕ੍ਰਿਸਮਿਸ ਅਤੇ ਈਸਟਰ ਵਰਗੇ ਵਿਸ਼ੇਸ਼ ਸਮਾਗਮਾਂ ਨੂੰ ਮਨਾਉਣਾ ਜਾਰੀ ਰੱਖਾਂਗੇ, ਹਾਲਾਂਕਿ, ਜੇ ਭੋਜਨ ਸ਼ਾਮਲ ਹੁੰਦਾ ਹੈ ਤਾਂ ਇਹ ਸਕੂਲ ਦੁਆਰਾ ਆਯੋਜਿਤ ਕੀਤਾ ਜਾਵੇਗਾ ਅਤੇ ਸਕੂਲ ਲੀਡਰਸ਼ਿਪ ਟੀਮ ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ ਇੱਕ ਨੈਟ ਘਰ ਜਾਏਗਾ.
- ਮਾਪਿਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੇ ਬੱਚੇ ਨੂੰ ਸਹਿਪਾਠੀਆਂ ਨਾਲ ਸਾਂਝਾ ਕਰਨ ਲਈ ਚਾਕਲੇਟ ਈਸਟਰ ਅੰਡੇ, ਜਨਮਦਿਨ ਦੇ ਕੇਕ ਅਤੇ ਮਿਠਾਈਆਂ ਵਰਗੀਆਂ ਖਾਣ ਵਾਲੀਆਂ ਚੀਜ਼ਾਂ ਦੇਣ ਤੋਂ ਪਰਹੇਜ਼ ਕਰਨ. ਮਾਪਿਆਂ ਅਤੇ ਅਧਿਆਪਕਾਂ ਨੂੰ ਇੱਕ ਵਿਕਲਪ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਜਿਵੇਂ ਕਿ ਸਟਿੱਕਰ, ਸਟੈਸ਼ਨਰੀ ਵਸਤੂਆਂ ਅਤੇ ਛੋਟੇ ਤੋਹਫ਼ੇ ਜੋ ਉਹ ਸਕੂਲ ਵਿੱਚ ਕੁਝ ਲਿਆਉਣਾ ਚਾਹੁੰਦੇ ਹਨ.

## ਰਿਵਿਊ ਸਾਈਕਲ

ਇਸ ਨੀਤੀ ਨੂੰ ਸਕੂਲ ਦੇ ਸਾਲਾਨਾ ਸਮੀਖਿਆਵੇ ਹਿੱਸੇ ਦੇ ਤੌਰ ਦੀ ਸਮੀਖਿਆ ਕੀਤੀ ਜਾਵੇਗੀ

ਇਹ ਨੀਤੀ ਪਿਛਲੇ ਫਰਵਰੀ 2020 ਵਿੱਚ ਅੱਪਡੇਟ ਕੀਤਾ ਗਿਆ ਸੀ ਅਤੇ 2021 ਵਿੱਚ ਸਮੀਖਿਆ ਲਈ ਤਹਿ ਕੀਤਾ ਗਿਆ ਹੈ